

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ ਨੋਰਥੈਂਪਟਨ ਪਾਰਕ ਦਾ ਨਾਮ ਬਦਲ ਕੇ ਨੋਰਥਰਪ ਪਾਰਕ ਰੱਖਿਆ

ਬ੍ਰੈਂਪਟਨ, ਓਨਟਾਰੀਓ (25 ਅਪ੍ਰੈਲ, 2022) – ਅੱਜ, ਸਿਟੀ ਆਫ ਬ੍ਰੈਂਪਟਨ ਨੇ ਕਾਂਸਟੇਬਲ ਜੈਫਰੀ ਨੋਰਥਰਪ (Jeffrey Northrup) ਦੇ ਸਨਮਾਨ ਅਤੇ ਯਾਦ ਵਿੱਚ, ਔਫਿਸ਼ਿਅਲ ਤੌਰ ਤੇ ਨੋਰਥੈਂਪਟਨ ਪਾਰਕ (Northampton Park) ਦਾ ਨਾਮ ਬਦਲ ਕੇ ਨੋਰਥਰਪ ਪਾਰਕ (Northrup Park) ਰੱਖ ਦਿੱਤਾ ਹੈ। ਉਹਨਾਂ ਦੀ 2 ਜੁਲਾਈ, 2021 ਨੂੰ ਡਿਊਟੀ ਕਰਦੇ ਹੋਏ ਮੌਤ ਹੋ ਗਈ ਸੀ, ਜਦੋਂ ਉਹ ਐਮਰਜੈਂਸੀ ਕਾਲ ਤੇ ਕੰਮ ਕਰ ਰਹੇ ਸਨ। ਉਹਨਾਂ ਨੇ ਪੁਲਿਸ ਅਫਸਰ ਵਜੋਂ 31 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾ ਦਿੱਤੀ।

ਕਾਂਸਟੇਬਲ ਨੋਰਥਰਪ, ਬ੍ਰੈਂਪਟਨ ਦੇ ਨਿਵਾਸੀ ਸਨ। ਉਹਨਾਂ ਨੇ 1989 ਵਿੱਚ ਕੋਰਟ ਸਰਵਿਸਜ਼ (Court Services) ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਅਤੇ ਟੋਰੋਂਟੋ ਪੁਲਿਸ ਸਰਵਿਸ (Toronto Police Service) ਵਿੱਚ 1999 ਵਿੱਚ, ਕਾਂਸਟੇਬਲ ਵਜੋਂ ਸਹੁੰ ਚੁੱਕੀ ਸੀ।

ਮੇਅਰ ਪੈਟਰਿਕ ਬ੍ਰਾਊਨ (Patrick Brown) ਨੇ ਕਿਹਾ, “ਮੈਂ ਕਾਂਸਟੇਬਲ ਨੋਰਥਰਪ ਦੇ ਪਰਿਵਾਰ ਅਤੇ ਦੇਸਤਾਂ ਦੇ ਨਾਲ ਡੂੰਘੀ ਸੰਵੇਦਨਾ ਵਿਅਕਤ ਕਰਦਾ ਹਾਂ। ਮੈਂ ਇਸ ਪਾਰਕ ਨਾਮ ਬਦਲਣ ਦਾ ਹਿੱਸਾ ਹੋਣ ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ, ਜੋ ਇਸ ਆਦਰਸ਼ ਲੀਡਰਸ਼ਿਪ ਅਤੇ ਬਲਿਦਾਨ ਨੂੰ ਯਾਦ ਕਰਵਾਉਂਦਾ ਰਹੇਗਾ।” ਉਹਨਾਂ ਨੇ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਜਦੋਂ ਉਹਨਾਂ ਦਾ ਪਰਿਵਾਰ ਅਤੇ ਦੇਸਤ ਇਸ ਪਾਰਕ ਵਿੱਚ ਜਾਣਗੇ, ਤਾਂ ਉਹ ਉਹਨਾਂ ਨੂੰ ਯਾਦ ਕਰਨਗੇ ਅਤੇ ਉਹਨਾਂ ਦੀ ਯਾਦ ਨੂੰ ਜੀਵਿਤ ਰੱਖਣਗੇ।”

ਟੋਰੋਂਟੋ ਪੁਲਿਸ ਚੀਫ, ਜੇਮਸ ਰੈਮਰ (James Ramer) ਨੇ ਕਿਹਾ, “ਟੋਰੋਂਟੋ ਪੁਲਿਸ ਸਰਵਿਸ ਦੇ ਵੱਲੋਂ, ਮੈਂ ਸਾਡੇ ਫਾਲਨ ਅਫਸਰ, ਡਿਟੈਕਟਿਵ ਕਾਂਸਟੇਬਲ ਜੈਫ ਨੋਰਥਰਪ ਨੂੰ ਇਹ ਸ਼ਰਧਾਂਜਲੀ ਦੇਣ ਵਾਸਤੇ ਸਿਟੀ ਆਫ ਬ੍ਰੈਂਪਟਨ ਦਾ ਧੰਨਵਾਦ ਕਰਦਾ ਹਾਂ।” ਉਹਨਾਂ ਨੇ ਅੱਗੇ ਕਿਹਾ, “ਇਹ ਪਾਰਕ, ਜੋ ਉਹਨਾਂ ਦੇ ਨਾਮ ਤੇ ਹੋਵੇਗਾ, ਉਹਨਾਂ ਦੀ ਯਾਦ ਨੂੰ ਸਨਮਾਨਿਤ ਕਰੇਗਾ ਅਤੇ ਲੋਕਾਂ ਨੂੰ ਪਬਲਿਕ ਸਰਵਿਸ ਦੀ ਵੈਲਯੂ ਯਾਦ ਕਰਾਏਗਾ। ਮੈਨੂੰ ਉਮੀਦ ਹੈ ਕਿ ਇਹ, ਉਹਨਾਂ ਦੇ ਪਰਿਵਾਰ, ਦੇਸਤਾਂ ਅਤੇ ਬ੍ਰੈਂਪਟਨ ਦੀ ਕਮਿਊਨਿਟੀ ਲਈ, ਮਾਣ ਅਤੇ ਖੁਸ਼ੀ ਦੀ ਥਾਂ ਹੋਵੇਗੀ।”

ਕਾਂਸਟੇਬਲ ਨੋਰਥਰਪ ਅਤੇ ਉਹਨਾਂ ਦੀ ਪਤਨੀ, ਮਾਰਗਰੇਟ (Margaret), 20 ਸਾਲਾਂ ਤੋਂ ਵੱਧ ਸਮੇਂ ਤੱਕ ਬ੍ਰੈਂਪਟਨ ਕਮਿਊਨਿਟੀ ਦੇ ਸਰਗਰਮ ਮੈਂਬਰ ਰਹੇ ਹਨ ਅਤੇ ਸਕਾਉਟਸ ਕੈਨੇਡਾ (Scouts Canada), ਬ੍ਰੈਂਪਟਨ ਲੈਕਰੋਸੇ (Brampton lacrosse) ਅਤੇ ਸਪੈਸ਼ਲ ਓਲਿੰਪਿਕਸ (Special Olympics) ਵਿੱਚ ਸ਼ਾਮਲ ਰਹੇ ਹਨ।

ਪੀਲ ਰੀਜਨਲ ਪੁਲਿਸ (Peel Regional Police) ਦੇ ਚੀਫ ਨਿਸ਼ਾਨ ਦੁਰਈਅੱਪਾ (Nishan Duraiappah) ਨੇ ਕਿਹਾ, “ਫਾਲਨ ਅਫਸਰ, ਡਿਟੈਕਟਿਵ ਕਾਂਸਟੇਬਲ ਜੈਫ ਨੋਰਥਰਪ ਨੇ ਆਪਣੇ ਪਰਿਵਾਰ, ਦੇਸਤਾਂ ਅਤੇ ਬ੍ਰੈਂਪਟਨ ਦੀ ਆਪਣੀ ਕਮਿਊਨਿਟੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ।” ਉਹਨਾਂ ਨੇ ਅੱਗੇ ਕਿਹਾ, “ਨੋਰਥਰਪ ਪਾਰਕ, ਸਾਡੀ ਕਮਿਊਨਿਟੀ ਦੇ ਮੈਂਬਰਾਂ ਅਤੇ ਪੀਲ ਰੀਜਨਲ ਪੁਲਿਸ ਲਈ ਖਾਸ ਥਾਂ ਹੋਵੇਗਾ, ਕਿਉਂਕਿ ਇਹ ਹਮੇਸ਼ਾ ਯਾਦ ਕਰਾਏਗਾ ਕਿ ਡਿਟੈਕਟਿਵ ਕਾਂਸਟੇਬਲ ਜੈਫ ਨੋਰਥਰਪ ਕੌਣ ਸਨ। ਇਹ, ਸਿਟੀ ਆਫ ਬ੍ਰੈਂਪਟਨ ਅਤੇ ਰੀਜਨ ਆਫ ਪੀਲ (Region of Peel) ਲਈ ਉਹਨਾਂ ਦੀ ਵਚਨਬੱਧਤਾ ਦੇ ਨਾਲ-ਨਾਲ, ਦੂਜਿਆਂ ਦੀ ਸੇਵਾ ਵਿੱਚ ਉਹਨਾਂ ਦੇ ਬਲਿਦਾਨ ਨੂੰ ਵੀ ਸਨਮਾਨਿਤ ਕਰੇਗਾ।”

ਕਾਂਸਟੇਬਲ ਨੋਰਥਰਪ ਨੂੰ ਕਮਿਊਨਿਟੀ ਵਿੱਚ ਉਹਨਾਂ ਦੀ ਦ੍ਰਿੜ ਵਚਨਬੱਧਤਾ, ਉਹਨਾਂ ਦੀ ਟੀਮ ਦੇ ਪ੍ਰਤੀ ਸਮਰਪਣ ਲਈ ਅਤੇ ਇੱਕ ਪਿਆਰੇ ਪਤੀ, ਪਿਤਾ ਅਤੇ ਬੇਟੇ ਵਜੋਂ ਯਾਦ ਕੀਤਾ ਜਾਂਦਾ ਹੈ। ਉਹ ਆਪਣੇ ਪਿੱਛੇ, ਆਪਣੀ ਪਤਨੀ, ਮਾਰਗਰੇਟ, ਤਿੰਨ ਬੱਚੇ, ਬ੍ਰੈਨੇਨ (Brennen), ਸਮੈਂਥਾ (Samantha) ਅਤੇ ਮਿਚਲ (Mitchell) ਅਤੇ ਮਾਂ, ਡਿਆਨ (Diane) ਨੂੰ ਛੱਡ ਗਏ ਹਨ।

ਇਸ ਸਵੇਰ ਦੇ ਕਾਰਜਕਰਮ ਦੀਆਂ ਫੋਟੋਆਂ, [ਡ੍ਰੋਪਬੋਕਸ ਹੋਅਰ \(Dropbox here\)](#) ਤੇ ਉਪਲਬਧ ਹਨ। ਕਿਰਪਾ ਕਰਕੇ ਫੋਟੋ ਕੈਡਿਟਾਂ ਵਿੱਚ ਸਿਟੀ ਆਫ ਬ੍ਰੈਮਪਟਨ ਦਾ ਨਾਮ ਦਿਓ।

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਮਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca